



ਤਰਤਰ ਰਿਲੀਜ਼ ਲਈ

ਅੱਪਡੇਟ 2: ਸਿਟੀ ਆਫ ਬ੍ਰੈਮਪਟਨ, COVID-19 ਤੋਂ ਬਚਾਅ ਲਈ ਸਿਹਤ ਅਤੇ ਸੁਰੱਖਿਆ ਸਬੰਧੀ ਵਾਧੂ ਉਪਾਅ ਕਰ ਰਹੀ ਹੈ

ਬ੍ਰੈਮਪਟਨ, ਓਨਟਾਰੀਓ (12 ਮਾਰਚ, 2020) – ਸਿਟੀ ਆਫ ਬ੍ਰੈਮਪਟਨ, COVID-19 (ਸੀ.ਓ.ਵਾਈ.ਈ.ਡੀ.-19) ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਲਗਾਤਾਰ ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਦੀ ਪਾਲਣਾ ਕਰ ਰਹੀ ਹੈ। ਬਿਲਕੁੱਲ ਤਾਜ਼ਾ ਜਾਣਕਾਰੀ www.peelregion.ca/coronavirus ਤੇ ਉਪਲਬਧ ਹੈ। ਸਿਟੀ ਲਗਾਤਾਰ ਪੂਰੇ ਧਿਆਨ ਨਾਲ ਇਸ ਸਥਿਤੀ ਦਾ ਨਿਰੀਖਣ ਕਰਦੀ ਰਹੇਗੀ ਅਤੇ ਸੇਵਾਵਾਂ ਜਾਂ ਪ੍ਰੋਗਰਾਮਿੰਗ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਤਬਦੀਲੀਆਂ ਬਾਰੇ ਨਿਵਾਸੀਆਂ ਨੂੰ ਤਾਜ਼ਾ ਜਾਣਕਾਰੀ ਦਿੰਦੀ ਰਹੇਗੀ।

ਸਿਟੀ ਦੇ ਕਾਰਜਕਰਮਾਂ ਅਤੇ ਪ੍ਰੋਗਰਾਮਿੰਗ ਵਿੱਚ ਸ਼ਾਮਲ ਹੋਣ ਲਈ, ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ [ਪੀਲ ਪਬਲਿਕ ਹੈਲਥ ਵੱਲੋਂ ਸਿਫਾਰਿਸ਼ ਕੀਤੀਆਂ ਸੁਝਾਈ ਸਬੰਧੀ ਪੱਧਤੀਆਂ \(Peel Public Health's recommended hygiene practices\)](#) ਦੀ ਪਾਲਣਾ ਕਰਨ:

- ਜੇਕਰ ਤੁਹਾਨੂੰ ਖੁਦ ਦਾ ਨਿਰੀਖਣ (self-monitor) ਕਰਨ ਲਈ ਆਖਿਆ ਗਿਆ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੀ ਸਲਾਹ ਦੀ ਪਾਲਣਾ ਕਰੋ।
- ਵਾਰ-ਵਾਰ, ਸਾਬੁਣ ਅਤੇ ਪਾਣੀ ਨਾਲ ਆਪਣੇ ਹੱਥ ਧੋਵੋ ਜਾਂ ਅਲਕੋਹਲ ਵਾਲੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।
- ਜਿੱਥੋਂ ਤੱਕ ਹੋ ਸਕੇ, ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਛੂਹਣ ਤੋਂ ਬਚੋ।
- ਬੀਮਾਰ ਲੋਕਾਂ ਅਤੇ ਉਹਨਾਂ ਦੀਆਂ ਵਸਤਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
- ਖੰਘਦੇ ਸਮੇਂ ਅਤੇ ਨਿੱਛਾਂ ਮਾਰਦੇ ਸਮੇਂ ਮੂੰਹ ਨੂੰ ਟਿਸ਼ੂ ਪੇਪਰ ਨਾਲ ਢਕੋ। ਜੇਕਰ ਤੁਹਾਡੇ ਕੋਲ ਟਿਸ਼ੂ ਪੇਪਰ ਨਹੀਂ ਹੈ, ਤਾਂ ਖੰਘਦੇ ਸਮੇਂ ਅਤੇ ਨਿੱਛਾਂ ਮਾਰਦੇ ਸਮੇਂ ਮੂੰਹ ਨੂੰ ਆਪਣੀ ਬਾਂਹ ਦੇ ਉੱਪਰਲੇ ਪਾਸੇ ਜਾਂ ਕੂਹਣੀ ਨਾਲ ਢਕੋ, ਆਪਣੇ ਹੱਥਾਂ ਨਾਲ ਨਹੀਂ। ਖੰਘਣ ਜਾਂ ਨਿੱਛਾਂ ਮਾਰਨ ਤੋਂ ਬਾਅਦ ਆਪਣੇ ਹੱਥ ਧੋਵੋ।
- ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨ ਸਿਸਟਮ) ਨੂੰ ਵਧਾਉਣ ਲਈ, ਸਿਹਤਮੰਦ ਭੋਜਨ, ਕਸਰਤ ਅਤੇ ਪੂਰੀ ਨੀਂਦ ਜਿਹੀਆਂ ਗਤੀਵਿਧੀਆਂ ਨਾਲ ਸਿਹਤਮੰਦ ਜੀਵਨਸੈਲੀ ਕਾਇਮ ਕਰੋ।
- ਫਲੂ ਦਾ ਟੀਕਾ (ਸ਼ੋਟ) ਲਗਵਾਓ। COVID-19 ਦੇ ਮੁਕਾਬਲੇ ਤੁਹਾਨੂੰ ਇੰਫਲੂਐਂਜ਼ਾ ਹੋਣ ਦੀ ਵੱਧ ਸੰਭਾਵਨਾ ਹੈ। ਬੀਮਾਰ ਪੈਣ ਨਾਲ ਹੋਰਾਂ ਕੀਟਾਣੂਆਂ ਵਾਸਤੇ ਤੁਹਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ।
- ਜੇਕਰ ਤੁਹਾਨੂੰ ਖੁਦ ਨੂੰ ਦੂਜਿਆਂ ਤੋਂ ਵੱਖਰੇ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੀ ਸਲਾਹ ਦੀ ਪਾਲਣਾ ਕਰੋ।

ਕਾਰਜਕਰਮ

ਪੀਲ ਪਬਲਿਕ ਹੈਲਥ ਨੇ ਸਿਟੀ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਟੀ ਦੇ ਹੋਣ ਵਾਲੇ ਸਾਰੇ ਕਾਰਜਕਰਮਾਂ ਤੇ ਜੋਖਮ ਮੁਲਾਂਕਣ ਕਰੇ। ਬ੍ਰੈਮਪਟਨ ਦੇ ਐਮਰਜੈਂਸੀ ਮੈਨੇਜਮੈਂਟ ਆਫਿਸ (ਬੀ.ਈ.ਐਮ.ਓ.) (Emergency Management Office) (BEMO) ਨੂੰ ਪਬਲਿਕ ਹੈਲਥ ਵੱਲੋਂ ਲਗਾਤਾਰ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਉਹ ਪ੍ਰਾਪਤ ਕੀਤੀ ਕਿਸੇ ਵੀ ਸਲਾਹ ਜਾਂ ਨਿਰਦੇਸ਼ ਲਾਗੂ ਕਰਨ ਲਈ ਸਿਟੀ ਦੇ ਵਿਭਾਗਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

250 ਵਿਅਕਤੀਆਂ ਤੋਂ ਵੱਧ ਲੋਕਾਂ ਵਾਲੇ ਸਿਟੀ ਦੇ ਕਾਰਜਕਰਮਾਂ ਨੂੰ, ਸਥਗਿਤ ਕੀਤਾ ਜਾਵੇਗਾ। ਕਾਰਜਕਰਮਾਂ ਲਈ ਕਿਰਾਏ ਤੇ ਫੈਸਿਲਿਟੀ ਲੈਣ ਵਾਲੇ ਸਿਟੀ ਦੇ ਸਮੂਹਾਂ (ਰੈਂਟਲ ਗਰੁੱਪਾਂ) ਨੂੰ ਸੂਚਿਤ ਕੀਤਾ ਜਾਵੇਗਾ ਅਤੇ ਵੱਡੇ ਕਾਰਜਕਰਮ ਸਥਗਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਮੇਅਰ ਅਤੇ ਸਿਟੀ ਕਾਉਂਸਿਲ ਮਿਸਾਲ ਪੇਸ਼ ਕਰ ਰਹੇ ਹਨ ਅਤੇ ਉਹ ਵੱਡੇ ਕਾਰਜਕਰਮਾਂ ਵਿੱਚ ਸ਼ਾਮਲ ਨਹੀਂ ਹੋਣਗੇ।



250 ਵਿਅਕਤੀਆਂ ਤੋਂ ਘੱਟ ਲੋਕਾਂ ਵਾਲੇ ਸਿਟੀ ਦੇ ਕਾਰਜਕਰਮਾਂ ਲਈ, ਸਿਟੀ ਲੋਕਾਂ ਨੂੰ ਸੁਚੇਤ ਕਰੇਗੀ ਅਤੇ ਇਹਨਾਂ ਥਾਵਾਂ ਤੇ, ਪੀਲ ਪਬਲਿਕ ਹੈਲਥ ਦੀਆਂ ਸਫਾਈ ਸਬੰਧੀ ਬਿਹਤਰ ਪੱਧਰਾਂ ਦੇ ਸਾਈਨ ਬੋਰਡ ਲਗਾਏ ਜਾਣਗੇ।

ਰੇਕ੍ਰੀਏਸ਼ਨ ਪ੍ਰੋਗਰਾਮਿੰਗ ਅਤੇ ਮਾਰਚ ਬ੍ਰੇਕ

ਪੀਲ ਪਬਲਿਕ ਹੈਲਥ ਇਹ ਸਿਫਾਰਿਸ਼ ਨਹੀਂ ਕਰ ਰਹੀ ਹੈ ਕਿ ਜੇਕਰ ਤੁਸੀਂ ਠੀਕ ਹੋ ਤਾਂ ਤੁਸੀਂ ਘਰ ਵਿੱਚ ਹੀ ਰਹੋ ਅਤੇ ਕੰਮ ਤੇ ਜਾਂ ਸਕੂਲ ਨਾ ਜਾਵੋ, ਜਦੋਂ ਤੱਕ ਕਿ ਤੁਹਾਨੂੰ ਖੁਦ ਨੂੰ ਦੂਜਿਆਂ ਤੋਂ ਵੱਖਰੇ ਰੱਖਣ ਦੀ ਸਲਾਹ ਨਾ ਦਿੱਤੀ ਜਾਵੇ। ਜਿਵੇਂ ਕਿ ਕਿਸੇ ਵੀ ਹੋਰ ਬੀਮਾਰੀ ਵਿੱਚ ਹੁੰਦਾ ਹੈ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਬੀਮਾਰ ਹੋ ਤਾਂ ਘਰ ਵਿੱਚ ਹੀ ਰਹੋ ਅਤੇ ਦੂਜੇ ਬੀਮਾਰ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਇਸ ਸਲਾਹ ਦੀ ਪਾਲਣਾ ਕਰਦੇ ਹੋਏ, ਮਾਰਚ ਬ੍ਰੇਕ (March Break) ਦੇ ਦੌਰਾਨ ਸਿਟੀ ਦੇ ਰੇਕ੍ਰੀਏਸ਼ਨ ਪ੍ਰੋਗਰਾਮਿੰਗ, ਨਿਯਤ ਕੀਤੇ ਮੁਤਾਬਕ ਜਾਰੀ ਰਹਿਣਗੇ।

ਜੇਕਰ ਮਾਪੇ ਹੁਣ ਅਤੇ ਸੇਮਵਾਰ ਦੇ ਵਿਚਕਾਰ ਆਪਣੇ ਬੱਚੇ ਨੂੰ ਕੈਂਪ ਵਿੱਚੋਂ ਕੱਢਣ ਦਾ ਫੈਸਲਾ ਕਰਦੇ ਹਨ ਤਾਂ ਬ੍ਰੈਂਪਟਨ ਦਾ ਰੇਕ੍ਰੀਏਸ਼ਨ ਡਿਪਾਰਟਮੈਂਟ (Recreation Department), ਕੈਂਪ ਲਈ \$50 ਦੀ ਨਿਕਾਸੀ ਫੀਸ ਨਹੀਂ ਲਵੇਗਾ। ਜੇਕਰ ਮਾਪੇ ਸੇਮਵਾਰ ਤੋਂ ਬਾਅਦ ਬੱਚੇ ਨੂੰ ਕੈਂਪ ਵਿੱਚੋਂ ਕੱਢਦੇ ਹਨ, ਤਾਂ ਸਿਟੀ ਬਾਕੀ ਦਿਨਾਂ ਦੀ ਫੀਸ ਨਹੀਂ ਲਵੇਗੀ। ਕਿਰਪਾ ਕਰਕੇ ਹੋਰ ਜਾਣਕਾਰੀ ਲਈ reconnects@brampton.ca ਤੇ ਸੰਪਰਕ ਕਰੋ।

ਐਮਰਜੈਂਸੀ ਓਪਰੇਸ਼ਨਸ ਸੈਂਟਰ – ਸਿਟੀ ਆਫ ਬ੍ਰੈਂਪਟਨ ਦੀ ਐਮਰਜੈਂਸੀ ਪ੍ਰਤਿਕਿਰਿਆ ਯੋਜਨਾ ਸਕਿਰਿਆ ਕਰ ਦਿੱਤੀ ਗਈ ਹੈ

ਸਿਟੀ ਆਫ ਬ੍ਰੈਂਪਟਨ ਲਗਾਤਾਰ ਪੀਲ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰ ਰਹੀ ਹੈ। ਹਾਲਾਂਕਿ ਸਿਟੀ ਵਿੱਚ COVID-19 ਦੀ ਕੋਈ ਅਧਿਕਾਰਤ ਐਮਰਜੈਂਸੀ ਘੋਸ਼ਿਤ ਨਹੀਂ ਹੋਈ ਹੈ, ਫਿਰ ਵੀ ਬ੍ਰੈਂਪਟਨ ਦੇ ਐਮਰਜੈਂਸੀ ਮੈਨੇਜਮੈਂਟ ਆਫਿਸ ਨੇ, ਸਿਟੀ ਆਫ ਬ੍ਰੈਂਪਟਨ ਦੀ ਐਮਰਜੈਂਸੀ ਪ੍ਰਤਿਕਿਰਿਆ ਯੋਜਨਾ ਹੁਣ ਪੱਧਰ 2 ਤੇ ਸਕਿਰਿਆ ਕਰ ਦਿੱਤੀ ਹੈ। ਇਹ ਫੈਸਲਾ, ਰੋਕਥਾਮ ਅਤੇ ਨਿਯੰਤਰਣ ਲਈ ਸਮਰਪਿਤ ਖਾਸ ਵਸੀਲਿਆਂ ਨੂੰ ਵੱਧ ਤੇਜ਼ੀ ਨਾਲ ਪ੍ਰਤਿਕਿਰਿਆ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

COVID-19 ਅਸੈਸਮੈਂਟ ਸੈਂਟਰ – ਪੀਲ ਮੈਮੋਰੀਅਲ

ਵਿਲੀਅਮ ਓਸਲਰ ਹੈਲਥ ਸਿਸਟਮ (William Osler Health System) ਨੇ ਸਾਡੇ ਭਾਈਚਾਰੇ ਵਿੱਚ COVID-19 ਦੇ ਸੰਭਾਵੀ ਲੱਛਣਾਂ ਵਾਲੇ ਲੋਕਾਂ ਦੀ ਸਕ੍ਰੀਨਿੰਗ ਅਤੇ ਮੁਲਾਂਕਣ ਲਈ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ (Peel Memorial Centre for Integrated Health and Wellness) ਵਿਖੇ COVID-19 ਅਸੈਸਮੈਂਟ ਸੈਂਟਰ (COVID-19 Assessment Centre) ਖੋਲ੍ਹਿਆ ਹੈ। ਓਸਲਰ ਅਸੈਸਮੈਂਟ ਸੈਂਟਰ (Osler Assessment Centre), ਬਿਨਾਂ ਮੁਲਾਕਾਤ ਤੈਅ ਕੀਤੇ ਆਉਣ ਵਾਲਾ ਕਲੀਨਿਕ ਨਹੀਂ ਹੈ। ਅਸੈਸਮੈਂਟ ਸੈਂਟਰ ਦਾ ਸਮਾਂ ਦੁਪਹਿਰ ਬਾਅਦ 2 ਵਜੇ ਤੋਂ ਰਾਤ 8 ਵਜੇ ਤੱਕ ਹੈ। ਇਹ ਹਫ਼ਤੇ ਦੇ ਸੱਤ ਦਿਨ ਖੁੱਲ੍ਹਦਾ ਹੈ। ਇਹ ਫੈਸਿਲਿਟੀ, ਪੀਲ ਮੈਮੋਰੀਅਲ ਦੇ ਆਪਣੇ ਖੇਤਰ ਵਿੱਚ ਹੀ ਸਥਿਤ ਹੈ ਅਤੇ ਇਹ ਉਹਨਾਂ ਦੂਜੇ ਰੋਗੀਆਂ ਤੇ ਅਸਰ ਨਹੀਂ ਆਉਂਦਾ, ਜੋ ਇੱਥੇ ਅਰਜੈਂਟ ਕੇਅਰ ਸੈਂਟਰ (Urgent Care Centre) ਜਾਂ ਬਾਹਰ ਰੋਗੀ ਸੇਵਾਵਾਂ ਲਈ ਆਉਂਦੇ ਹਨ। ਪੀਲ ਮੈਮੋਰੀਅਲ ਤਦ ਵੀ ਦੇਖਭਾਲ ਪ੍ਰਾਪਤ ਕਰਨ ਲਈ ਸੁਰੱਖਿਅਤ ਥਾਂ ਹੈ।

ਮੇਅਰ ਪੈਟਰਿਕ ਬ੍ਰਾਊਨ ਵੱਲੋਂ ਸੁਨੇਹਾ

“ਸਿਟੀ ਆਫ ਬ੍ਰੈਂਪਟਨ COVID-19 ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਨਿਵਾਸੀਆਂ ਲਈ ਸਾਡੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ ਠੋਸ ਕਦਮ ਚੁੱਕ ਰਹੀ ਹੈ। ਅਸੀਂ ਬੱਸਾਂ ਅਤੇ ਫੈਸਿਲਿਟੀਜ਼ ਦੀ ਵੱਧ ਵਾਰ ਸਫਾਈ ਕਰਵਾ ਰਹੇ ਹਾਂ ਅਤੇ ਉਹਨਾਂ ਨੂੰ ਰੋਗਾਣੂ ਮੁਕਤ ਕਰ ਰਹੇ ਹਾਂ। ਨਾਲ ਹੀ, ਅਸੀਂ ਵੱਡੇ ਕਾਰਜਕਰਮਾਂ ਅਤੇ ਇਕੱਠਾਂ ਨੂੰ ਸਥਗਿਤ ਕਰ ਰਹੇ ਹਾਂ ਅਤੇ ਫੈਸਿਲਿਟੀ ਰੈਂਟਲ ਗਰੁੱਪਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਕਾਊਂਸਿਲ ਅਤੇ ਮੈਂ ਮਿਸਾਲ ਪੇਸ਼

ਕਰਾਂਗੇ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਕਿਸੇ ਵੱਡੇ ਕਾਰਜਕਰਮਾਂ ਵਿੱਚ ਸ਼ਾਮਲ ਨਹੀਂ ਹੋਵਾਂਗੇ। ਮੈਂ ਸਾਰੇ ਨਿਵਾਸੀਆਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਉਹ COVID-19 ਨੂੰ ਫੈਲਣ ਤੋਂ ਘੱਟ ਕਰਨ ਲਈ ਪੀਲ ਪਬਲਿਕ ਹੈਲਥ ਦੀਆਂ ਸਿਫਾਰਿਸ਼ ਕੀਤੀਆਂ ਸਫਾਈ ਸਬੰਧੀ ਪੱਧਤੀਆਂ ਦੀ ਪਾਲਣਾ ਕਰਨ।”

ਹੋਰ ਜਾਣਕਾਰੀ:

- [ਪੀਲ ਪਬਲਿਕ ਹੈਲਥ – ਨੇਵਲ ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) \(Peel Public Health – Novel Coronavirus\) \(COVID-19\)](#)
- [ਸਿਟੀ ਆਫ ਬ੍ਰੈਂਪਟਨ – ਸਰਵਿਸ ਸੂਚਨਾ ਅੱਪਡੇਟ 1 \(City of Brampton – Service Information Update 1\)](#)
- [ਸੀ.ਓ.ਵੀ.ਆਈ.ਡੀ.-19 ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਵਿਖੇ ਅਸੈਸਮੈਂਟ ਸੈਂਟਰ \(COVID-19 Assessment Centre at Peel Memorial Centre for Integrated Health and Wellness\)](#)
- [ਪ੍ਰੋਵਿੰਸ ਆਫ ਓਨਟਾਰੀਓ: ਮਿਨਿਸਟਰੀ ਆਫ ਹੈਲਥ – ਨੇਵਲ ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) \(Province of Ontario: Ministry of Health – Novel Coronavirus\) \(COVID-19\)](#)
- [ਕੈਨੇਡਾ ਸਰਕਾਰ – ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) ਅੱਪਡੇਟ \(Government of Canada - Coronavirus \(COVID-19\) Update\)](#)
- [ਵਿਸ਼ਵ ਸਿਹਤ ਸੰਗਠਨ – ਕੋਰੋਨਾਵਾਇਰਸ \(ਸੀ.ਓ.ਵੀ.ਆਈ.ਡੀ.-19\) ਅੱਪਡੇਟ \(World Health Organization – Coronavirus \(COVID-19\) Update\)](#)

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca